

ਜਿਆਦਾ ਮਜ਼ਬੂਤ, ਜਿਆਦਾ ਸਿਹਤਮੰਦ ਓਨਟਾਰਿਓ
2017 ਓਨਟਾਰਿਓ ਬਜਟ



ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸਹਾਇਤਾ ਕਰਨ ਵਾਲਾ

ਓਨਟਾਰਿਓ ਭਰ ਵਿੱਚ ਲੋਕ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਇੱਕ ਬਿਹਤਰ ਭਵਿੱਖ ਦਾ ਨਿਰਮਾਣ ਕਰਨ ਵਾਸਤੇ ਹਰ ਰੋਜ਼ ਮਿਹਨਤ ਕਰ ਰਹੇ ਹਨ - ਪਿਆਰਿਆਂ ਦੀ ਦੇਖਭਾਲ ਕਰਨਾ, ਬੱਚਿਆਂ ਨੂੰ ਸਕੂਲ ਵਿੱਚ ਅਗੇ ਵੱਧਣ ਵਿੱਚ ਮਦਦ ਕਰਨਾ, ਆਪਣੇ ਹੁਨਰਾਂ ਨੂੰ ਅੱਪਗਰੇਡ ਕਰਨਾ ਅਤੇ ਨਵੀਆਂ ਕੰਪਨੀਆਂ ਦਾ ਨਿਰਮਾਣ ਕਰਨਾ।

ਸਰਕਾਰ ਰੋਜ਼ਾਨਾ ਜੀਵਨ ਨੂੰ ਹੋਰ ਜਿਆਦਾ ਪੁਜੱਠਯੋਗ ਬਣਾਉਣ ਵਿੱਚ ਸਹਾਇਤਾ ਕਰ ਰਹੀ ਹੈ। ਅਸੀਂ ਉਨ੍ਹਾਂ ਜਨਤਕ ਸੇਵਾਵਾਂ ਨੂੰ ਮਜ਼ਬੂਤ ਕਰ ਰਹੇ ਹਾਂ ਜਿਹੜੀਆਂ ਸਭ ਤੋਂ ਵੱਧ ਮਹੱਤਵਪੂਰਨ ਹਨ - ਜਿਵੇਂ ਕਿ ਬਿਜਲੀ ਅਤੇ ਪੋਸਟ ਸੈਕੰਡਰੀ ਸਿੱਖਿਆ ਵਰਗੀਆਂ ਚੀਜ਼ਾਂ ਦੀ ਲਾਗਤ ਨੂੰ ਘਟਾਉਣਦੇ ਹੋਏ - 100,000 ਹੋਰ ਬੱਚਿਆਂ ਲਈ ਲਸੰਸਸ਼ੁਦਾ ਪੁਜੱਠਯੋਗ ਚਾਇਲਡ ਕੇਅਰ ਅਤੇ ਬੱਚਿਆਂ ਅਤੇ ਕਿਸ਼ੋਰਾਂ ਵਾਸਤੇ ਨਿਰਦਿਸ਼ਟ ਦਵਾਈਆਂ ਲਈ ਮੁਫਤ ਕਵਰੇਜ ਮੁਹੱਈਆ ਕਰਨਾ।



ਪ੍ਰਸਥਾਪਿਤ ਫੇਅਰ ਹਾਇਡਰੋ ਪਲੈਨ ਰਾਹੀਂ,
ਘਰੇਲੂ ਬਿਜਲੀ ਬਿਲਾਂ ਵਿੱਚ ਐਸਤਨ
25% ਦੀ ਕਟੌਤੀ।



100,000
ਹੋਰ ਬੱਚੇ

ਪੁਜੱਠਯੋਗ, ਗੁਣਵੱਤਾ ਵਾਲੀ ਲਸੰਸਸ਼ੁਦਾ
ਚਾਇਲਡ ਕੇਅਰ ਤੱਕ ਪਹੁੰਚ ਪ੍ਰਾਪਤ
ਕਰਨਗੇ।



ਓਹਿਪ+ (OHIP+) : ਬੱਚਿਆਂ ਅਤੇ ਕਿਸ਼ੋਰਾਂ
ਵਾਸਤੇ ਫਾਰਮਾਕੇਅਰ ਰਾਹੀਂ 24 ਸਾਲ ਅਤੇ ਉਸ
ਤੋਂ ਘੱਟ ਉਮਰ ਦੇ ਸਾਰੇ ਲੋਕਾਂ ਲਈ
ਮੁਫਤ ਨਿਰਦਿਸ਼ਟ ਦਵਾਈਆਂ।



ਨਵੇਂ ਓਸੈਪ (OSAP) ਰਾਹੀਂ 210,000 ਤੋਂ ਵੱਧ ਪੋਸਟ
ਸੈਕੰਡਰੀ ਵਿਦਿਆਰਥੀਆਂ ਲਈ

ਮੁਫਤ ਟਿਊਸ਼ਨ



ਹੋਰ ਜਿਆਦਾ ਘਰ ਖਰੀਦਣ ਵਾਲਿਆਂ ਅਤੇ ਕਿਰਾਏਦਾਰਾਂ ਨੂੰ ਘਰ
ਕਹਿਣ ਵਾਸਤੇ ਪੁਜੱਠਯੋਗ ਥਾਂ ਲੱਭਣ ਵਿੱਚ ਸਹਾਇਤਾ ਕਰਨ ਲਈ

ਵਾਜਬ ਰਿਹਾਇਸ਼ ਯੋਜਨਾ

ਅਸੀਂ ਕਿਵੇਂ ਸਹਾਇਤਾ ਕਰ ਰਹੇ ਹਾਂ

ਓਨਟਾਰੀਓ ਇਹ ਕਰਕੇ ਕਾਰਵਾਈ ਕਰ ਰਿਹਾ ਹੈ:

- ਦਿਨ ਦੇ ਪ੍ਰੋਗਰਾਮ, ਰਾਹਤ ਸੇਵਾਵਾਂ, ਸਿਖਲਾਈ ਅਤੇ ਸਿੱਖਿਆ ਵਰਗੇ ਸਹਾਰਿਆਂ ਵਿੱਚ ਵਾਧਾ ਕਰਕੇ ਪਿਆਰਿਆਂ ਦੀ ਦੇਖਭਾਲ ਕਰ ਰਹੇ ਲੋਕਾਂ ਤੇ ਬੋਝ ਨੂੰ ਸੌਖਾ ਕਰਕੇ।
- ਪਹੁੰਚ ਨੂੰ ਸੁਧਾਰ ਕੇ, ਉਡੀਕ ਦੇ ਸਮਿਆਂ ਨੂੰ ਘਟਾ ਕੇ ਅਤੇ ਮਰੀਜ਼ਾਂ ਦੇ ਅਨੁਭਵ ਨੂੰ ਬਿਹਤਰ ਬਣਾ ਕੇ ਪਰਿਵਾਰਾਂ ਵਾਸਤੇ ਸਭ ਤੋਂ ਚੰਗੀ ਮੁਮਕਨ ਸਿਹਤ ਦੇਖਭਾਲ ਮੁਹੱਈਆ ਕਰਕੇ।
- ਓਨਟਾਰੀਓ ਸੀਨੀਅਰਜ਼ ਦੇ ਪ੍ਰਸਥਾਪਿਤ ਪਬਲਿਕ ਟ੍ਰਾਂਜ਼ਿਟ ਟੈਕਸ ਕ੍ਰੈਡਿਟ (Ontario Seniors' Public Transit Tax Credit) ਦੇ ਨਾਲ ਬਜ਼ੁਰਗਾਂ ਨੂੰ ਪਬਲਿਕ ਟ੍ਰਾਂਜ਼ਿਟ ਦੀ ਲਾਗਤ ਨੂੰ ਕਵਰ ਕਰਨ ਵਿੱਚ ਮਦਦ ਕਰਕੇ।
- 2018 – 19 ਤੱਕ ਪ੍ਰੋਗਰਾਮਿੰਗ ਅਤੇ ਗਤੀਵਿਧੀਆਂ ਮੁਹੱਈਆ ਕਰਨ ਵਾਲੇ 40 ਨਵੇਂ ਬਜ਼ੁਰਗ ਵਿਅਕਤੀਆਂ ਦੇ ਸੈਂਟਰਾਂ (Elderly Persons Centres) ਦਾ ਸਮਰਥਨ ਕਰਕੇ ਤਾਂ ਕਿ ਬਜ਼ੁਰਗ ਸਿਹਤਮੰਦ, ਕਿਰਿਆਸ਼ੀਲ ਅਤੇ ਸੁਤੰਤਰ ਰਹਿ ਸਕਣ।